


৯ আশীশ = মণ্ড =

4731



8 1/2 Solani

১৫০০ খণ্ডের —
 লোকাল —
 খানা সিংপুর —
 মোহাম্মদ সাঈদ —
 বিসত — অক্ষয় —
 সার — অক্ষয় —
 ০৫ ২ মণ্ড মণ্ড

Advertisement under Registration
 No. 26(1)
 23+5(1)
 A. J. B. S.
 12/12/30

Barin Chandra
 Co. Constitutional Attorney
 For Int. Justice Kinn.

স্বাধীনতা


স্বাধীনতা পরিষদ - ডা. সুশীল কল - মৌরী - মিত্র ও হুঁসিয়ার মৌরী -
 লতা বৈশু - মৌরী - চাখী - আম - আম - আম - খানা - খানা -
 লেনা - গুলু - শাহ মোহাম্মদ সাঈদ - মৌরী - মোহাম্মদ -
 মফসসনা - মোহাম্মদ - লেনা - বর্দমান - মৌরী - মফসসনা - আম -
 লোকাল - মাগ - আম - আম - আম - আম - আম -
 মৌরী - মফসসনা - আম - আম - আম - আম - আম -
 মফসসনা - মোহাম্মদ - মৌরী - লতা - মিত্র - মোহাম্মদ -
 নিবান - মফসসনা - মোহাম্মদ - আম - আম - আম - আম -
 মোহাম্মদ - বর্দমান

স্বাধীনতা পরিষদ - বাস্তব - নিম্নের - উদ্যোগ -
 মিত্র - মোহাম্মদ - মোহাম্মদ - মোহাম্মদ - মোহাম্মদ -
 মৌরী - মোহাম্মদ - মোহাম্মদ - মোহাম্মদ - মোহাম্মদ

Handwritten text at the top of the page, possibly a title or header in a non-Latin script.

Handwritten text above the seal, likely a name or title.

Handwritten text below the seal, possibly a date or reference number.



Presented for Registration
at 11/35 AM, on the 21st
day of August 1966 at the
Assessors Sub Registry Office,
by Narinder Singh the
Executant.


Account by
Narinder Singh
Asses of Sardar Gopal Singh
of Bunapur Chandernagore
Taluka Assam
District Bunapur
by Court 1/1/66
By Petitioner Narinder Singh
as constituted attorney
for Smt. Kartar Kaur
is admitted by law.

Narinder Singh
T. D. Jee...
S. D. ...

Narinder Singh
as Constituted Attorney
for Smt. Kartar Kaur
Pranathi Nath Sarkar

Account by
Pranathi Nath Sarkar
Asses of Sardar Gopal Singh
of Bunapur Chandernagore
Taluka Assam
District Bunapur
by Court 1/1/66
By Petitioner Pranathi Nath Sarkar
is admitted by law.

Handwritten text at the bottom of the page, possibly a signature or date.



Handwritten notes in Bengali script, possibly a signature or address, located on the right side of the page.

Main body of handwritten text in Bengali script, containing several lines of notes or a list, with asterisks marking specific points.



Handwritten notes in Bengali script, including the name 'Banindran Chandra'.

আবদী - কাৰুণী - সৰ্ব-কল্যাণী - ও মঙ্গলকর - মাঙ্গল্যাদি দ্বারা নিৰ্বাহিত -
জ্যোতীৰ্নদী-জৰ - কাৰুণী - মাঙ্গল্যাদি। একত্রে - উক্ত - মঙ্গল-সম্বন্ধে -
অসমীয়া বিদিত - কাৰুণী, আগার - নানাবিধ - আৰুগ্ৰন্থাদি - যত্ন-কাৰুণী -
শীল - বিদিত - আৰুগ্ৰন্থাদি - সৰ্ব-কল্যাণী - উক্ত - সৰ্ব-কল্যাণী -
এই-আগার - উক্ত - আগার-মঙ্গল্যাদি - আৰু - কাৰুণী - জৰ - মঙ্গল-সম্বন্ধে -
একত্রে - কাৰুণী - সৰ্ব-কল্যাণী - উক্ত - সৰ্ব-কল্যাণী - উক্ত - সৰ্ব-কল্যাণী -
মঙ্গল্যাদি - মঙ্গল - উক্ত - সৰ্ব-কল্যাণী - উক্ত - সৰ্ব-কল্যাণী - উক্ত - সৰ্ব-কল্যাণী -
অসমীয়া বিদিত - কাৰুণী - উক্ত - উক্ত - উক্ত - উক্ত - উক্ত - উক্ত -
শীল - মঙ্গল - উক্ত - উক্ত - উক্ত - উক্ত - উক্ত - উক্ত -
জ্যোতীৰ্নদী - আগার - উক্ত - উক্ত - উক্ত - উক্ত - উক্ত - উক্ত -
মঙ্গল্যাদি - উক্ত - উক্ত - উক্ত - উক্ত - উক্ত - উক্ত -
আবদী - উক্ত - উক্ত - উক্ত - উক্ত - উক্ত - উক্ত -

Handwritten text at the top right, possibly a name or title.

Handwritten text at the top right, possibly a name or title.

Main body of handwritten text, appearing to be a list or a series of notes. The text is written in a cursive style and includes various words and phrases, some of which are underlined or circled. The text is arranged in approximately 25 horizontal lines.

K. Vinod Singh

Continental Office
248
Sant. Kirtan + 100

ਸਾਹੁ ਭਾਰੰ ਨਾਹਿ - ਸੂਹ - ਸਾਹੁ - ਸਮਾਜ ਪੰਜ - ਸਾਹੁ ਅੰਗ ਚੋਖਾ ਪਰ - ਮਾਪੀ - ਭਾਸੰ
 ਸਾਹੁ ਉਘਾਰੰ ਸਾਹੁ - ੨੨੨ - ੭ ੨੨੨੨੨ - ੧੨੨ ੩੨੨ - ਆਸਾਹੁ ਅੰਗ - ਮਾਸਾਹੁ - ੨੨੨ -
 ਆਸਾਹੁ ਪੁਕਾਰੇ - ਸਾਹੁ - ਕਾਰੰ - ਕਾਰੰ ਸਾਹੁ ਚੋਖਾ । ਸਾਹੁ - ੨੨੨ - ੨੨੨ ਸਾਹੁ -
 ਨਿਕਾਸ ਆਸਾਹੁ - ੨੨ ਵਾਸਾ - ਆਹੁ - ੩ ਸਾਹੁ ਨਾਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ
 ਸੁਕੇ - ਸੁਕੇ - ਸਾਹੁ ੨੨ - ੨੨ ਸੁਕੇ - ੨੨੨ - ਸਾਹੁ ਕਾਰੰ ਸਾਹੁ - ਤਾਰ ਸਾਹੁ ਨਿ
 ਸਾਹੁ ਉਘਾਰੰ ਸਾਹੁ - ੨੨੨ - ਸਾਹੁ - ਸਾਹੁ ਸਾਹੁ - ਸਾਹੁ ਨੇਹੁ ਸਾਹੁ ਚੋਖਾ ਆਸਾਹੁ -
 ਸਾਹੁ ਨੇਹੁ - ਸਾਹੁ ਮਾਹੁ ਨੇਹੁ ਨਿਕਾਸ - ੨੨੨ ਸਾਹੁ - ਸਾਹੁ ਆਸਾਹੁ - ਸਾਹੁ ਮਾਹੁ ਨੇਹੁ -
 ਉੱਚੇ - ੨੨ ਸਾਹੁ - ਸਾਹੁ ਮਾਹੁ - ਸਾਹੁ ਨਿਕਾਸ - ਸਾਹੁ ਮਾਹੁ ਨੇਹੁ - ਤਾਰ -
 ਆਸਾਹੁ - ਸਾਹੁ ਉਘਾਰੰ ਸਾਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ
 ਸੁਕੇ - ਸੁਕੇ - ਸਾਹੁ ਮਾਹੁ - ੨੨ ਸਾਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -

ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -

ਸਾਹੁ ਮਾਹੁ ਨੇਹੁ ੩੦੮੨ ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -
 ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ - ਸਾਹੁ ਮਾਹੁ ਨੇਹੁ -

Winkling
 33 Constitution
 1st St. 1st Floor

लोसाय - बर - काम बरनी - आठ काणे - अरु काण ०८३ - अरु - रेशर वाक्य
 मनास - शर - शर - मरु - १४ पूर माना वरिण - उरुमन मानक - कामदार - पानि मरु -
 मरुकार - वारापूर - मरुके - वरुमान काठकायोर - (बरी) मे, डे, यर, मार, उ, माना मरु
 योय - माना माना वरुमान वरुमान। आठपान वरु। अरुके - मरु।
 विमरु - मरुके - मरुके उरुके उरुके मरुके - ३० मरु - माना मरुके उरुके -
 मरुके - ३० मरु, - वरु उरुके - उरुके मरुके माना मरुके ३९ मरु - उ मरुके उरुके
 मरुके माना मरुके - ३९ मरु - अरु - मरुके -

नेमका =

१. रमादी

श्री नरनाथनाथ शशि -	अवकाश मापे वरुके माना	श्री नरनाथनाथ शशि
माना मरुके	मरुके मरुके मरुके मरुके मरुके -	श्री नरनाथनाथ शशि
श्री माना मरुके	मरुके मरुके मरुके मरुके मरुके -	श्री नरनाथनाथ शशि
मरुके मरुके ११२	श्री नरनाथनाथ शशि	श्री नरनाथनाथ शशि
	श्री नरनाथनाथ शशि	श्री नरनाथनाथ शशि




ALASKA AIR MAIL

1-10-61

N.O. 570
0.50
1.00

4-10-61



BOOK NO.	I
VOLUME NO.	54
PAGES	163 to 166
DATE	45-35
FILE NO.	1961

1/5